



ਪੀ.ਐਨ.ਬੀ. ਹਾਊਸਿੰਗ ਫਾਰ ਆੱਲ

ਮਕਾਨ ਕਰਜ਼ ਲਈ ਦਰਖਾਸਤ ਫਾਰਮ

ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ - ਦਰਮਿਆਨੀ ਆਮਦਨ ਸਮੂਹ (MIG)

ਦਰਖਾਸਤ / ਲੋਨ ਖਾਤਾ ਨੰ.	
ਦਰਖਾਸਤ ਦਾ ਸਰੋਤ (ਸਿੱਧੀ/ਯੂ.ਐੱਲ.ਬੀਜ਼./ਮਨੋਨੀਤ ਏਜੰਸੀ/ਹੋਰ)	
ਯੂ.ਐੱਲ.ਬੀ./ਮਨੋਨੀਤ ਏਜੰਸੀ/ਹੋਰ ਦਾ ਨਾਮ	

ਬਿਨੈਕਾਰ ਦੀ
ਫੋਟੋ

ਦਸਤਖਤ ਜਾਂ ਅੰਗੂਠੇ
ਦੇ ਨਿਸ਼ਾਨ

ਸਹਿ-ਬਿਨੈਕਾਰ
ਦੀ ਫੋਟੋ

ਦਸਤਖਤ ਜਾਂ ਅੰਗੂਠੇ
ਦੇ ਨਿਸ਼ਾਨ

ਸੇਵਾ ਵਿਖੇ,
ਸ਼ਾਖਾ ਪ੍ਰਬੰਧਕ,
ਪੀ.ਐਨ.ਬੀ.

ਮੈਂ/ਅਸੀਂ ਰੁਪਏ _____ ਲਈ ਫਲੈਟ/ਮਕਾਨ ਖਰੀਦਣ/ਮਕਾਨ ਦੀ ਉਸਾਰੀ/ਫਲੈਟ, ਮਕਾਨ ਦਾ ਵਿਸਥਾਰ/(ਸੁਧਾਰ) ਕਰਜ਼ੇ ਦੀ ਬੇਨਤੀ ਕਰਦੇ ਹਾਂ। ਮੈਂ/ਅਸੀਂ ਆਪਣੇ ਵੇਰਵੇ ਹੇਠਾਂ ਦਿੱਤੇ ਅਨੁਸਾਰ ਪੇਸ਼ ਕਰਦੇ ਹਾਂ:

ਓ. ਨਿੱਜੀ ਸੂਚਨਾ

	ਵਿਵਰਣ	ਬਿਨੈਕਾਰ	ਸਹਿ-ਬਿਨੈਕਾਰ
1.	ਨਾਮ (ਵੱਡੇ ਅੱਖਰਾਂ ਵਿੱਚ)	ਪਹਿਲਾ ਵਿਚਲਾ ਆਖ਼ਰੀ	ਪਹਿਲਾ ਵਿਚਲਾ ਆਖ਼ਰੀ
2.	ਪਿਤਾ/ਪਤੀ ਦਾ ਨਾਮ		
3.	ਮਾਂ ਕੁਮਾਰੀ ਦਾ ਨਾਮ		
4.	ਬਿਨੈਕਾਰ ਦਾ ਸਹਿ-ਬਿਨੈਕਾਰ ਨਾਲ ਰਿਸ਼ਤਾ		
5.	ਉਮਰ ਅਤੇ ਜਨਮ ਮਿਤੀ	____ ਸਾਲ DD/MM/YYYY	____ ਸਾਲ DD/MM/YYYY
6.	ਲਿੰਗ	ਪੁਰਸ਼ / ਔਰਤ/ ਟ੍ਰਾਂਸਜੈਂਡਰ	ਪੁਰਸ਼ / ਔਰਤ/ ਟ੍ਰਾਂਸਜੈਂਡਰ

	ਵਿਵਰਣ	ਬਿਨੈਕਾਰ	ਸਹਿ-ਬਿਨੈਕਾਰ
7.	ਸ਼੍ਰੇਣੀ	ਐੱਸ.ਸੀ./ਬੀ.ਸੀ./ਓ.ਬੀ.ਸੀ./ਜਨਰਲ/ ਘੱਟ-ਗਿਣਤੀ/ਪੀ.ਡਬਲਿਊ.ਡੀ./ਹੱਥੀਂ ਮੈਲਾ ਢੋਣ ਵਾਲਾ/ਹੋਰ	ਐੱਸ.ਸੀ./ਬੀ.ਸੀ./ਓ.ਬੀ.ਸੀ./ਜਨਰਲ/ਘੱਟ-ਗਿਣ ਤੀ/ਪੀ.ਡਬਲਿਊ.ਡੀ./ਹੱਥੀਂ ਮੈਲਾ ਢੋਣ ਵਾਲਾ/ਹੋਰ
8.	ਧਰਮ		
9.	ਵਿਆਹੁਤਾ ਸਥਿਤੀ	ਵਿਆਹਿਆ/ਅਣਵਿਆਹਿਆ/ਹੋਰ	ਵਿਆਹਿਆ/ਅਣਵਿਆਹਿਆ/ਹੋਰ
10.	ਨਿਰਭਰਾਂ ਦੀ ਸੰਖਿਆ (ਘਰੇਲੂ ਆਕਾਰ)	ਬੱਚੇ ਹੋਰ	
11.	ਵਿਲੱਖਣ ਪਹਿਚਾਣ ਸੰਖਿਆ (ਕੋਈ ਵੀ) ਪੈਨ ਕਾਰਡ/ਆਧਾਰ ਨੰਬਰ/ਵੋਟਰ ਕਾਰਡ/ਡਰਾਈਵਿੰਗ ਲਾਈਸੈਂਸ/ ਮਨਰੇਗਾ ਨੰਬਰ/ਕੋਈ ਹੋਰ ਲਾਭਪਾਤਰੀ ਦੇ ਜੱਦੀ ਜ਼ਿਲੇ ਦੇ ਮਾਲੀਆ ਅਥਾਰਟੀ ਆਦਿ ਤੋਂ ਮਕਾਨ ਦੀ ਮਾਲਕੀ ਦਾ ਸਰਟੀਫਿਕੇਟ।		
12.	ਕੌਮੀਅਤ ਅਤੇ ਪਛਾਣ ਦਾ ਪ੍ਰਮਾਣ		
13.	ਰੁਜ਼ਗਾਰ ਸ਼੍ਰੇਣੀ	ਤਨਖਾਹਦਾਰ / ਸਵੈ-ਰੁਜ਼ਗਾਰ / ਹੋਰ	ਤਨਖਾਹਦਾਰ / ਸਵੈ-ਰੁਜ਼ਗਾਰ / ਹੋਰ
14.	ਰਿਹਾਇਸ਼ੀ ਪਤਾ ਪਲਾਟ/ਫਲੈਟ/ ਪਿੰਨ ਕੋਡ ਸਹਿਤ ੳ)ਮੌਜੂਦਾ ਪਤਾ ਅ)ਸਥਾਈ ਪਤਾ ੲ)ਰਿਹਾਇਸ਼ ਦਾ ਸਬੂਤ		
15.	ਟੈਲੀਫੋਨ ਨੰ. ਅਤੇ ਮੋਬਾਇਲ ਨੰ.		
16.	ਉਪਰੋਕਤ ਪਤੇ ਤੇ ਠਹਿਰਨ ਦੀ ਮਿਆਦ		
17.	ਵਿਦਿਅਕ/ਪੇਸ਼ੇਵਰ ਯੋਗਤਾ	ਗ਼ੈਰ-ਮੈਟ੍ਰਿਕ/ਮੈਟ੍ਰਿਕ/ਪੂਰਵ ਸਨਾਤਕ/ ਸਨਾਤਕ/ਹੋਰ	ਗ਼ੈਰ-ਮੈਟ੍ਰਿਕ/ਮੈਟ੍ਰਿਕ/ਪੂਰਵ ਸਨਾਤਕ/ ਸਨਾਤਕ/ਹੋਰ
18.	ਘਰੇਲੂ ਸਾਲਾਨਾ		

	ਵਿਵਰਣ	ਬਿਨੈਕਾਰ			ਸਹਿ-ਬਿਨੈਕਾਰ	
	ਆਮਦਨ (ਰੁਪਏ ਵਿੱਚ)					
19.	ਆਮਦਨ	ਪ੍ਰਮਾਣ	ਸਰੋਤ		ਪ੍ਰਮਾਣ	ਸਰੋਤ
20.	ਘਰੇਲੂ ਆਮਦਨ ਸ਼੍ਰੇਣੀ	MIG-I / MIG-II				
21.	ਮੌਜੂਦਾ ਲੋਨ ਵੇਰਵੇ (ਜੇ ਕੋਈ ਹਨ)	ਲੋਨ 1	ਲੋਨ 2	ਲੋਨ 1	ਲੋਨ 2	
22.	- ਕਿਸਮ ਤੇ ਆਕਾਰ	ਮਕਾਨ / ਫਲੈਟ			160 ਵਰਗ ਮੀ. ਤੱਕ / 200 ਵਰਗ ਮੀ. ਤੱਕ	
23.	ਮੌਜੂਦਾ ਘਰ ਦੀ ਮਲਕੀਅਤ ਦੇ ਵੇਰਵੇ	ਮਲਕੀਅਤ	ਕਿਰਾਇਆ	ਵਿਰਾਸਤੀ	ਭਿੰਨ ਹੈ ਤਾਂ	
24.	ਪਿੰਨ ਕੋਡ ਨਾਲ ਜਾਇਦਾਦ ਦਾ ਪਤਾ					

ਅ. ਰੁਜ਼ਗਾਰ ਦੀ ਸਥਿਤੀ

1.	ਵਿਵਰਣ	ਸਵੈ-ਰੁਜ਼ਗਾਰ/ਤਨਖਾਹਦਾਰ/ ਬਕਾਇਦਾ ਉਜਰਤ/ਲੇਬਰ/ ਹੋਰ	ਸਵੈ-ਰੁਜ਼ਗਾਰ/ਤਨਖਾਹਦਾਰ / ਬਕਾਇਦਾ ਉਜਰਤ/ਲੇਬਰ/ ਹੋਰ
2.	ਨਿਓਕਤਾ ਦਾ ਨਾਮ/ਕਾਰੋਬਾਰ ਦੀ ਕਿਸਮ/ਪੇਸ਼ੇ ਦੀ ਪ੍ਰਕਿਰਤੀ		
3.	ਨਿਓਕਤਾ ਦੇ ਟੈਲੀਫੋਨ ਨੰਬਰ ਵਾਲਾ ਪਤਾ/ਕਾਰੋਬਾਰ/ਪੇਸ਼ਾ		
4.	ਜੇ ਨੌਕਰੀ ਕਰਦਾ ਹੈ ਤਾਂ ਅਹੁਦਾ ਅਤੇ ਕਰਮਚਾਰੀ ਸੰਖਿਆ		
5.	ਵਰਤਮਾਨ ਵਿੱਚ ਕਿੱਤਾ/ਕਾਰੋਬਾਰ/ਪੇਸ਼ਾ ਦੇ ਸਾਲਾਂ ਦੀ ਸੰਖਿਆ		
6.	ਸੇਵਾ ਦੀ ਕੁੱਲ ਮਿਆਦ		
	ਸੇਵਾਨਿਵਿਰਤੀ ਦੀ ਮਿਤੀ/ਜੇ ਸੇਵਾਨਿਵਿਰਤ ਹੋ ਗਿਆ ਹੈ	DD/MM/YYYY	DD/MM/YYYY

ੲ. ਪਰਿਵਾਰਕ ਆਮਦਨ ਦਾ ਵੇਰਵਾ

1.	ਕੁੱਲ ਤਨਖਾਹ/ਪ੍ਰਤੀ ਮਹੀਨਾ ਆਮਦਨ (ਤਨਖਾਹ ਸ਼ੀਟ/ਆਈ.ਟੀ. ਰਿਟਰਨ, ਫਾਰਮ ਨੰਬਰ 16)		
2.	ਕਟੌਤੀਆਂ		
	ਆਮਦਨ ਕਰ		
	ਪੇਸ਼ੇਵਰ ਕਰ		
	ਪ੍ਰੋਵੀਡੈਂਟ ਫੰਡ		
	ਬੀਮੇ ਦੀ ਕਿਸ਼ਤ		
3.	ਲੋਨ ਈ.ਐੱਮ.ਆਈਂ ਸਮੇਤ ਹੋਰ ਕਟੌਤੀਆਂ		
4.	ਸ਼ੁੱਧ ਤਨਖਾਹ/ਆਮਦਨ ਪ੍ਰਤੀ ਮਹੀਨਾ		
5.	ਹੋਰ ਆਮਦਨ, ਜੇ ਕੋਈ ਹੈ		

ਸ. ਬੈਂਕ ਖਾਤਿਆਂ ਦਾ ਵੇਰਵਾ

1.	ਬੈਂਕ/ਸ਼ਾਖਾ ਦਾ ਨਾਮ		
2.	ਖਾਤਾ ਨੰਬਰ(†) (ਪਿਛਲੇ 6 ਮਹੀਨਿਆਂ ਦੀ ਸਟੇਟਮੈਂਟ ਨੱਥੀ ਕਰੋ)		
3.	ਕਦੋਂ ਤੋਂ		

ਹ. ਖਰੀਦੀ/ਉਸਾਰੀ ਕੀਤੀ ਜਾਣ ਵਾਲੀ ਪ੍ਰਸਤਾਵਿਤ ਜਾਇਦਾਦ ਦਾ ਵੇਰਵਾ/ਹੋਰ

1.	ਪਲਾਟ/ਫਲੈਟ/ਮਕਾਨ ਦਾ ਪਤਾ ਸਮੇਤ ਪਿੰਨ ਕੋਡ	
2.	ਬਿਲਡਰ/ਹਾਊਸਿੰਗਸੁਸਾਇਟੀ/ਹਾਊਸਿੰਗ ਬੋਰਡ/ਹਾਊਸਿੰਗ ਡਿਵੈਲਪਮੈਂਟ ਅਥਾਰਟੀ ਦੇ ਵਿਕ੍ਰੇਤਾ(ਵਾਂ) ਦਾ/ਦੇ ਨਾਮ ਅਤੇ ਪਤਾ।	
3.	ਮਕਾਨ/ਪਲਾਟ/ਫਲੈਟ/ਹੋਰ ਦਾ ਖੇਤਰਫਲ ਕ੍ਰਿਪਾ ਕਰਕੇ ਵਰਣਨ ਕਰੋ	
	(ਸਮਤਲ ਅਤੇ ਜ਼ਮੀਨੀ ਖੇਤਰ ਦੇ ਮਾਮਲੇ ਵਿੱਚ ਨਿਰਮਿਤ ਖੇਤਰ ਅਤੇ ਕਾਰਪੈਟ ਖੇਤਰ ਅਤੇ ਮਕਾਨ ਦੇ ਮਾਮਲੇ ਵਿੱਚ ਨਿਰਮਿਤ ਖੇਤਰ)	ਜ਼ਮੀਨੀ ਖੇਤਰ (ਵਰਗ ਮੀਟਰ)
		ਉਸਾਰਿਆ ਖੇਤਰ (ਵ. ਮੀਟਰ)
		ਕਾਰਪੈਟ ਖੇਤਰ (ਵਰਗ ਮੀਟਰ)
5.	ਲੀਜ਼ ਹੋਲਡ ਜਾਇਦਾਦ ਦੇ ਮਾਮਲੇ ਵਿੱਚ ਲੀਜ਼ ਦੀ ਮਿਆਦ ਖਤਮ ਨਹੀਂ ਹੋਈ	_____ ਸਾਲ
6.	ਮੁੜ-ਖਰੀਦ ਦੇ ਮਾਮਲੇ ਵਿੱਚ ਫਲੈਟ/ਮਕਾਨ ਦੀ ਉਮਰ	_____ ਸਾਲ
7.	ਸਥਾਨ ਕੋਡ (ਸਥਾਨ ਕੋਡ ਵੈਧਾਨਿਕ ਕਸਬੇ ਲਈ ਜਨਗਣਨਾ 2011 ਤੇ ਆਧਾਰਿਤ ਹੋਣਾ ਚਾਹੀਦਾ ਹੈ)	
8.	ਲੋਨ ਦਾ ਉਦੇਸ਼	(ੳ) ਨਵੀਂ ਯੂਨਿਟ (ਅ) ਨਵੀਂ ਯੂਨਿਟ ਉਸਾਰੀ (ੲ) ਮੌਜੂਦਾ ਯੂਨਿਟ (ਸ) ਮੌਜੂਦਾ ਯੂਨਿਟ ਵਿਸਥਾਰ (ਹ) ਮੁਰੰਮਤ/ਨਵੀਨੀਕਰਨ (ਕ) ਹੋਰ ਜਿੱਥੇ ਸਬਸਿਡੀ ਉਪਲਬਧ ਨਹੀਂ ਹੈ

ਮਰਦਮਸ਼ੁਮਾਰੀ 2011 ਦੇ ਅਨੁਸਾਰ ਸਾਰੇ ਵੈਧਾਨਿਕ ਕਸਬੇ ਅਤੇ ਬਾਅਦ ਵਿੱਚ ਅਧਿਸੂਚਿਤ ਕੀਤੇ ਗਏ ਕਸਬੇ MIG ਲਈ CLSS ਦੇ ਤਹਿਤ ਕਵਰੇਜ ਲਈ ਯੋਗ ਹੋਣਗੇ

ਨੋਟ: ਵਿਧਾਨਕ ਕਸਬੇ ਦੇ ਸੰਬੰਧ ਵਿੱਚ ਅਧਿਸੂਚਿਤ ਯੋਜਨਾਬੰਦੀ ਖੇਤਰ ਅਤੇ ਜੋ ਸੰਬੰਧਿਤ ਨਗਰਪਾਲਿਕਾ ਖੇਤਰ ਦੇ ਆਲੇ-ਦੁਆਲੇ ਹੈ, ਨੂੰ ਵੀ ਯੋਜਨਾ ਦੇ ਤਹਿਤ ਲਿਆਂਦਾ ਜਾਵੇਗਾ।

ਕ. ਕਰਜ਼ੇ ਦੇ ਵੇਰਵੇ: ਫਲੈਟ/ਮਕਾਨ ਦੀ ਖਰੀਦ/ਮਕਾਨ ਦੀ ਉਸਾਰੀ/ਵਿਸਥਾਰ/ਮਕਾਨ ਦਾ (ਸੁਧਾਰ)

1.	ਫੰਡ ਦੇ ਉਪਯੋਗਾਂ ਦਾ ਅਨੁਮਾਨ	ਰਕਮ (ਰੁਪਏ)	ਫੰਡ ਦੇ ਸਰੋਤਾਂ ਦਾ ਅਨੁਮਾਨ	ਰਕਮ (ਰੁਪਏ)
2.	ਖਰੀਦ ਦੀ ਲਾਗਤ/ਨਿਰਮਾਣ/ਮੁਰੰਮਤ/ ਸੁਧਾਰ/ਵਿਸਥਾਰ.		ਕਰਜ਼ੇ ਦੀ ਮੰਗ ਕੀਤੀ ਗਈ	
3.	ਪੰਜੀਕਰਨ ਫੀਸ		ਬੈਂਕ ਵਿੱਚ ਬਚਤ	
4.	ਸਟੈਂਪ ਡਿਊਟੀ		ਨਕਦੀਯੋਗ ਨਿਵੇਸ਼	
5.	ਕੋਈ ਹੋਰ ਖਰਚੇ		ਪਹਿਲਾਂ ਖਰਚ ਕੀਤੀ ਗਈ ਰਕਮ	
6.	ਇਤਫਾਕੀਆ ਖਰਚੇ		ਰਿਸ਼ਤੇਦਾਰਾਂ ਤੋਂ ਕਰਜ਼ਾ	
7.	ਸ਼ੀਮਾ		ਹੋਰ ਸਰੋਤ (ਜੇ ਕੋਈ ਹੈ)	
8.	ਕੁੱਲ		ਕੁੱਲ	
9.	ਵਿਆਜ ਦੇ ਭੁਗਤਾਨ ਲਈ ਵਿਕਲਪ		ਫਿਕਸਡ ਰੇਟ ਆਧਾਰ/ਫਲੋਟਿੰਗ ਰੇਟ ਦੇ ਅਧਾਰ 'ਤੇ	
10.	ਮੁੜ ਅਦਾਇਗੀ ਦੀ ਵਿਧੀ		ਈ.ਸੀ.ਐਸ./ਐੱਸ.ਆਈ./ਪੀ.ਡੀ.ਸੀ./ਐੱਨ.ਈ.ਸੀ.ਐਸ./ਨਕਦ	
11.	ਸਾਲਾਂ ਦੀ ਗਿਣਤੀ		_____ ਮਹੀਨੇ _____ ਸਾਲ	
12.	ਮੌਜੂਦਾ ਕਰਜ਼ੇ/ਉਧਾਰ		ਸੰਪਤੀ ਦੀ ਮਲਕੀਅਤ	

ਖ. ਹਵਾਲਾ

	ਨਾਮ, ਪਤਾ ਅਤੇ ਸੰਪਰਕ ਨੰਬਰ	ਰਿਸ਼ਤਾ
1.		
2.		

ਘੋਸ਼ਣਾ

- I. ਮੈਂ/ਅਸੀਂ ਤਸਦੀਕ ਕਰਦਾ/ਕਰਦੇ ਹਾਂ ਕਿ ਉਪਰ ਅਤੇ ਅਨੁਬੰਧ ਵਿੱਚ ਮੇਰੇ/ਸਾਡੇ ਦੁਆਰਾ ਪ੍ਰਦਾਨ ਕੀਤੀ ਜਾਣਕਾਰੀ ਹਰ ਪੱਖੋਂ ਸੱਚੀ, ਸਟੀਕ, ਸੰਪੂਰਨ ਅਤੇ ਨਵੀਨਤਮ ਹੈ।
- II. ਮੈਂ/ਅਸੀਂ ਕੋਈ ਜਾਣਕਾਰੀ ਲੁਕਾਈ ਨਹੀਂ ਹੈ। ਜੇ ਮੇਰੇ/ਸਾਡੇ ਬਿਆਨ ਗ਼ਲਤ ਪਾਏ ਜਾਂਦੇ ਹਨ, ਤਾਂ ਬੈਂਕ ਕਿਸੇ ਵੀ ਅਜਿਹੀ ਕਾਰਵਾਈ ਦੀ ਤਸਦੀਕ ਕਰਨ ਅਤੇ ਕਾਰਵਾਈ ਕਰਨ ਲਈ ਸੁਤੰਤਰ ਹੈ ਜੋ ਉਹ ਉਚਿਤ ਸਮਝੇ।
- III. ਮੈਂ/ਅਸੀਂ ਸਮਝਦਾ/ਸਮਝਦੇ ਹਾਂ ਕਿ ਉਪਰ ਦੱਸੀ ਗਈ ਸਾਰੀ ਜਾਣਕਾਰੀ ਮੇਰੇ/ਸਾਡੇ ਲੋਨ/ਸਬਸਿਡੀ ਦਾ ਆਧਾਰ ਬਣੇਗੀ ਜੋ ਬੈਂਕ ਆਪਣੀ ਮਰਜ਼ੀ ਨਾਲ ਮੈਨੂੰ/ਸਾਨੂੰ ਦੇਣ ਦਾ ਫੈਸਲਾ ਕਰ ਸਕਦਾ ਹੈ।
- IV. ਮੈਂ/ਅਸੀਂ ਪੁਸ਼ਟੀ ਕਰਦਾ/ਕਰਦੇ ਹਾਂ ਕਿ ਮੇਰੇ/ਸਾਡੇ ਦੁਆਰਾ ਸਪੁਰਦ ਕੀਤੀਆਂ ਵਿੱਤੀ, ਬੈਂਕ ਸਟੇਟਮੈਂਟਾਂ, ਟਾਈਟਲ/ਕਾਨੂੰਨੀ ਦਸਤਾਵੇਜ਼ਾਂ, ਆਦਿ ਦੀਆਂ ਕਾਪੀਆਂ ਮੇਰੀ/ਸਾਡੀ ਲੋਨ ਅਰਜ਼ੀ ਦੇ ਨਾਲ ਸਹੀ ਕਾਪੀਆਂ ਹਨ।

- V. ਮੈਂ/ਅਸੀਂ ਇਹ ਵੀ ਸਵੀਕਾਰ ਕਰਦਾ/ਕਰਦੇ ਹਾਂ ਕਿ ਬੈਂਕ ਨੂੰ ਇਸ ਸਬੰਧ ਵਿੱਚ ਕਿਸੇ ਹੋਰ ਸਰੋਤ ਤੋਂ ਕੋਈ ਜਾਣਕਾਰੀ ਮੰਗਣ ਦਾ ਅਧਿਕਾਰ ਹੈ।
- VI. ਮੈਂ/ਅਸੀਂ ਇਹ ਵੀ ਸਵੀਕਾਰ ਕਰਦਾ/ਕਰਦੇ ਹਾਂ ਕਿ ਮੈਂ/ਅਸੀਂ ਮੇਰੇ/ਸਾਡੇ ਦੁਆਰਾ ਚੁਣੇ ਗਏ ਮਕਾਨ ਕਰਜ਼ੇ ਦੇ ਉਤਪਾਦ ਨੂੰ ਨਿਯੰਤ੍ਰਿਤ ਕਰਨ ਵਾਲੇ ਸਭ ਤੋਂ ਮਹੱਤਵਪੂਰਨ ਨਿਯਮ ਅਤੇ ਸ਼ਰਤਾਂ ਨੂੰ ਪੜ੍ਹਿਆ ਹੈ, ਸਮਝ ਲਿਆ ਹੈ ਅਤੇ ਸਹਿਮਤ ਹਾਂ। ਮੈਂ/ਅਸੀਂ ਉਨ੍ਹਾਂ ਸੁਵਿਧਾਵਾਂ/ਮਦਾਂ ਦੇ ਨਿਯਮ ਅਤੇ ਸ਼ਰਤਾਂ ਦਾ/ਦੇ ਪਾਬੰਦ ਹਾਂ ਜੋ ਮੈਨੂੰ/ਸਾਨੂੰ ਦਿੱਤੀਆਂ ਜਾ ਸਕਦੀਆਂ ਹਨ।
- VII. ਮੈਂ/ਅਸੀਂ ਬੈਂਕ ਨੂੰ ਪ੍ਰੋਸੈਸਿੰਗ ਫੀਸ ਤੋਂ ਇਲਾਵਾ ਕਿਸੇ ਵੀ ਫੀਸਾਂ, ਖਰਚਿਆਂ ਅਤੇ ਵਿਆਜ ਆਦਿ ਲਈ ਬੈਂਕ ਤੋਂ ਮੇਰੇ/ਸਾਡੇ ਮਕਾਨ ਕਰਜ਼ੇ ਖਾਤੇ ਨੂੰ ਡੈਬਿਟ ਕਰਨ ਲਈ ਅਧਿਕਾਰਤ ਕਰਦੇ ਹਾਂ।
- VIII. ਮੈਂ/ਅਸੀਂ ਇਹ ਵੀ ਸਹਿਮਤੀ ਦਿੰਦੇ ਹਾਂ ਅਤੇ ਸਵੀਕਾਰ ਕਰਦਾ/ਕਰਦੇ ਹਾਂ ਕਿ ਬੈਂਕ ਆਪਣੀ ਮਰਜ਼ੀ ਨਾਲ ਕਿਸੇ ਵੀ ਤੀਜੀ ਧਿਰ ਦੀ ਏਜੰਸੀ ਨੂੰ ਕਿਸੇ ਵੀ ਗਤੀਵਿਧੀਆਂ ਨੂੰ ਸੌਂਪਣ ਦਾ ਹੱਕਦਾਰ ਹੈ।
- IX. ਮੈਂ/ਅਸੀਂ ਮੇਰੇ/ਸਾਡੇ ਵੱਲੋਂ ਕਿਸੇ ਵੀ ਵਿਸ਼ੇਸ਼ ਸਹਿਮਤੀ ਜਾਂ ਪ੍ਰਮਾਣਿਕਤਾ ਤੋਂ ਬਿਨਾਂ ਬੈਂਕ ਦੁਆਰਾ ਕਿਸੇ ਵੀ ਕਿਸਮ ਦੀਆਂ ਸਹਾਇਤਾ ਸੇਵਾਵਾਂ ਦਾ ਲਾਭ ਲੈਣ ਦੇ ਉਦੇਸ਼ ਲਈ ਤੀਜੀ ਧਿਰ ਦੀਆਂ ਏਜੰਸੀਆਂ ਨੂੰ ਮੇਰੇ/ਸਾਡੇ ਖਾਤੇ ਦੇ ਵੇਰਵੇ ਪ੍ਰਦਾਨ ਕਰਨ ਦੇ ਬੈਂਕ ਦੇ ਅਧਿਕਾਰ ਨੂੰ ਸਵੀਕਾਰ ਕਰਦੇ ਹਾਂ।
- X. ਮੈਂ/ਅਸੀਂ ਬੈਂਕ ਨੂੰ ਮੇਰੇ/ਸਾਡੇ ਕਰਜ਼ੇ ਦੇ ਵੇਰਵੇ/ਮੁੜ ਅਦਾਇਗੀ ਇਤਿਹਾਸ/ਜਾਣਕਾਰੀ ਨਾਲ ਸਬੰਧਿਤ ਸਾਰੀ ਜਾਣਕਾਰੀ ਨੂੰ ਹੋਰ ਬੈਂਕ ਸ਼ਾਖਾਵਾਂ/ਬੈਂਕਾਂ/ਵਿੱਤੀ ਸੰਸਥਾਵਾਂ/ਆਰ.ਬੀ.ਆਈ./ਸਿਬਿਲ/ਕ੍ਰੈਡਿਟ ਬਿਊਰੋ/ਏਜੰਸੀਆਂ/ਵਿਧਾਨਿਕ ਸੰਸਥਾਵਾਂ ਨੂੰ ਲੋੜ ਅਨੁਸਾਰ ਆਦਾਨ ਪ੍ਰਦਾਨ ਕਰਨ, ਸਾਂਝ ਕਰਨ ਜਾਂ ਭਾਗ ਲੈਣ ਲਈ ਅਖ਼ਤਿਆਰ ਦਿੰਦੇ ਹਾਂ ਅਤੇ ਇਸ ਜਾਣਕਾਰੀ ਦੀ ਵਰਤੋਂ ਲਈ ਬੈਂਕ ਜਾਂ ਇਸਦੇ ਏਜੰਟਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਵਾਂਗਾ/ਠਹਿਰਾਵਾਂਗੇ।

ਸਥਾਨ:

ਮਿਤੀ:

ਦਸਤਖ਼ਤ 1

ਦਸਤਖ਼ਤ 2

ਸਥਾਨਕ ਗਵਾਹ, ਜੋ ਲਾਗੂ ਹੈ:

ਮੈਂ _____ ਪੁੱਤਰ, ਪੁੱਤਰੀ, ਪਤਨੀ _____ ਇੱਥੇ
ਘੋਸ਼ਣਾ ਕਰਦਾ/ਕਰਦੀ ਹਾਂ ਕਿ ਇਸ ਦਰਖ਼ਾਸਤ ਫਾਰਮ ਦੇ ਅੰਸ਼ਾਂ ਨੂੰ ਪੜ੍ਹ ਕੇ ਸੁਣਿਆ ਗਿਆ ਸੀ ਅਤੇ ਮੈਨੂੰ ਉਸ
ਦੁਆਰਾ ਇਹ _____ ਸਪਸ਼ਟ ਕੀਤਾ
ਗਿਆ ਸੀ ਅਤੇ ਮੈਂ ਇਹ ਸਭ ਸਾਫ਼ ਜਾਹਿਰ ਹੈ।

(ਕਰਜ਼ਦਾਰ/ਾਂ ਦੇ ਦਸਤਖ਼ਤ)

ਗਵਾਹ ਦਾ ਨਾਮ _____

ਦਸਤਖ਼ਤ _____

ਪਤਾ _____

PNB1215

ਪ੍ਰਾਪਤੀ ਰਸੀਦ

ਲੋਨ ਦਰਖ਼ਾਸਤ ਨੰ. _____ ਪ੍ਰਾਪਤ ਕੀਤੀ _____
(DD/MM/YYYY). ਪੂਰੇ ਦਸਤਾਵੇਜ਼ਾਂ ਦਾ ਸੈੱਟ ਪ੍ਰਾਪਤ ਕੀਤਾ _____ (DD/MM/YYYY).
ਦਰਖ਼ਾਸਤ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ ਅਤੇ ਸਹਾਇਕ ਦਸਤਾਵੇਜ਼ਾਂ ਦੇ ਨਾਲ ਭਰੇ ਹੋਏ ਬਿਨੈ ਪੱਤਰ ਫਾਰਮ ਪ੍ਰਾਪਤ
ਹੋਣ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਪ੍ਰਵਾਨਗੀ/ਅਸਵੀਕਾਰਤਾ ਦਾ ਅਧਿਸੂਚਨਾ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ।

ਸਥਾਨ:

ਮਿਤੀ:

ਦਸਤਖ਼ਤ

ਮੁਹਰ

ਮਿਸ਼ਨ - 2022 ਤੱਕ ਸਾਰਿਆਂ ਲਈ ਆਵਾਸ
ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀ.ਐੱਮ.ਏ.ਵਾਈ.)
ਕ੍ਰੈਡਿਟ ਲਿੰਕਡ ਸਬਸਿਡੀ ਸਕੀਮ ਦੀਆਂ ਮੁੱਖ ਵਿਸ਼ੇਸ਼ਤਾਵਾਂ

ਸਕੀਮ	MIG ਕਰਜ਼ਦਾਰਾਂ ਲਈ ਮੌਜੂਦਾ ਮਕਾਨ ਲਈ ਕ੍ਰੈਡਿਟ ਲਿੰਕਡ ਇੰਟਰਸਟ ਸਬਸਿਡੀ • ਨਵੇਂ ਮਕਾਨ ਦੀ ਖ਼ਰੀਦ/ਉਸਾਰੀ ਅਤੇ
ਕਰਵਰੇਜ	• ਮਰਦਮਸ਼ੁਮਾਰੀ 2011 ਦੇ ਅਨੁਸਾਰ ਸਾਰੇ ਵੈਧਾਨਿਕ ਕਸਬੇ ਵੈਧਾਨਿਕ ਕਸਬੇ ਦੇ ਸੰਬੰਧ ਵਿੱਚ ਸੂਚਿਤ ਯੋਜਨਾਬੰਦੀ ਖੇਤਰ ਅਤੇ ਜੋ ਸਬੰਧਤ ਨਗਰਪਾਲਿਕਾ ਖੇਤਰ ਦੇ ਆਲੇ-ਦੁਆਲੇ ਹੈ, ਨੂੰ ਵੀ ਕਵਰ ਕੀਤਾ ਗਿਆ ਹੈ।
ਕ੍ਰੈਡਿਟ ਲਿੰਕਡ ਵਿਆਜ ਸਬਸਿਡੀ	ਸਬਸਿਡੀ ਨੂੰ ਲੋਨ ਖਾਤੇ ਵਿੱਚ ਅਗਾਊਂ ਜਮ੍ਹਾਂ ਕੀਤਾ ਜਾਵੇਗਾ ਅਤੇ ਉਸ ਅਨੁਸਾਰ ਈ.ਐੱਮ.ਆਈ. ਨੂੰ ਸਮਾਯੋਜਿਤ ਕੀਤਾ ਜਾਵੇਗਾ।
ਕੇਂਦਰੀ ਨੋਡਲ ਏਜੰਸੀ	ਐੱਨ.ਐੱਚ.ਬੀ. ਅਤੇ ਹੁਡਕੋ/ਬੈਂਕ ਨੇ ਐੱਨ.ਐੱਚ.ਬੀ. ਨਾਲ ਸਹਿਮਤੀ ਪੱਤਰ ਤੇ ਹਸਤਾਖਰ ਕੀਤੇ ਹਨ।
ਲਾਭਪਾਤਰੀ	• ਪਤੀ, ਪਤਨੀ ਅਤੇ ਅਣਵਿਆਹੇ ਬੱਚਿਆਂ ਸਮੇਤ ਪਰਿਵਾਰ ਨਾਲ ਸਬੰਧਤ ਵਿਅਕਤੀ। • ਲਾਭਪਾਤਰੀ ਪਰਿਵਾਰ ਕੋਲ ਆਪਣੇ ਨਾਮ ਤੇ ਜਾਂ ਉਸ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਨਾਮ ਤੇ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਪੱਕਾ ਮਕਾਨ (ਹਰ ਮੌਸਮ ਵਿੱਚ ਰਹਿਣ ਵਾਲੀ ਇਕਾਈ) ਨਹੀਂ ਹੋਣਾ ਚਾਹੀਦਾ ਹੈ।
ਸਵੀਕਾਰਯੋਗ ਆਮਦਨ ਪ੍ਰਮਾਣ	ਇੱਕ ਵਿਅਕਤੀਗਤ ਲੋਨ ਬਿਨੈਕਾਰ ਆਮਦਨ ਦੇ ਪ੍ਰਮਾਣ ਵੱਜੋਂ ਸਵੈ-ਸਰਟੀਫਿਕੇਟ/ਹਲਫਨਾਮਾ ਪੇਸ਼ ਕਰੇਗਾ ਜਿੱਥੇ ਦਸਤਾਵੇਜ਼ ਉਪਲਬਧ ਨਹੀਂ ਹੈ।

ਵਿਵਰਣ	MIG-1	MIG-2
ਘਰੇਲੂ ਆਮਦਨ (ਰੁਪਏ ਸਾਲਾਨਾ)	6.00 ਲੱਖ ਤੋਂ ਵੱਧ 12.00 ਲੱਖ ਤੱਕ	12.00 ਲੱਖ ਰੁਪਏ ਤੋਂ ਵੱਧ 18.00 ਲੱਖ ਰੁਪਏ ਤੱਕ
ਵਿਆਜ ਸਬਸਿਡੀ ਲਈ ਯੋਗ ਹਾਊਸਿੰਗ ਲੋਨ ਦੀ ਰਕਮ	9.00 ਲੱਖ	12.00 ਲੱਖ
ਸਬਸਿਡੀ ਲਈ ਅਧਿਕਤਮ ਮਿਆਦ (ਸਾਲ)	20	20
ਵਿਆਜ ਸਬਸਿਡੀ (%ਸਾਲਾਨਾ)	4.0	3.0
ਸ਼ੁੱਧ ਵਰਤਮਾਨ ਮੁੱਲ (NVP) ਛੋਟੇ ਦਰ ਵਿਆਜ ਸਬਸਿਡੀ ਦੀ ਗਣਨਾ (%)	9.00	9.00
ਰਿਹਾਇਸ਼ੀ ਯੂਨਿਟ ਕਾਰਪਰ ਖੇਤਰ (ਵਰਗ ਮੀਟਰ)	160	200
ਪ੍ਰੋਸੈਸਿੰਗ ਫੀਸ ਪ੍ਰਤੀ ਦਰਖਾਸਤ	ਸਰਕਾਰ ਵੱਲੋਂ 2000 ਰੁਪਏ ਦਿੱਤੇ ਗਏ ਉਪਰੋਕਤ ਕਰਜ਼ਿਆਂ ਤੱਕ ਬੈਂਕ ਦੁਆਰਾ ਕੋਈ ਪ੍ਰੋਸੈਸਿੰਗ ਫੀਸ ਨਹੀਂ ਲਈ ਜਾਵੇਗੀ। ਛੋਟੇ ਦਿੱਤੀ ਸੀਮਾ ਤੋਂ ਵੱਧ ਕਰਜ਼ਿਆਂ ਲਈ ਪ੍ਰੋਸੈਸਿੰਗ ਫੀਸ	

ਸਥਾਨ:

ਮਿਤੀ:

ਦਸਤਖਤ 1

ਦਸਤਖਤ 2

ਪੰਜਾਬ ਨੈਸ਼ਨਲ ਬੈਂਕ - ਹੋਮ ਲੋਨ

ਫਲੈਟ/ਮਕਾਨ ਦੀ ਖਰੀਦ/ਮਕਾਨ ਦੀ ਉਸਾਰੀ/ਮਕਾਨ ਦਾ ਵਿਸਤਾਰ (ਸੁਧਾਰ)

ਪ੍ਰਸਤੁਤੀਕਰਨ ਲਈ ਦਸਤਾਵੇਜ਼

	(ਕ੍ਰਿਪਾ ਕਰਕੇ ਜੋ ਵੀ ਨੱਥੀ ਹੈ, ਉਸ 'ਤੇ ਸਹੀ ਦਾ ਨਿਸ਼ਾਨ ਲਗਾਓ)	
i.	ਵਿਧੀਵਤ ਭਰਿਆ ਦਰਖਾਸਤ ਫਾਰਮ (ਫਾਰਮ ਨੰ.-1215)।	
ii.	ਸਵੈ-ਘੋਸ਼ਣਾ - EWS/LIG ਆਮਦਨ ਸਰਟੀਫਿਕੇਟ।	
iii.	ਸਵੈ-ਹਲਫਨਾਮਾ ਆਮਦਨ ਸਰਟੀਫਿਕੇਟ (ਕੇਵਲ ਤਾਂ ਹੀ ਜੇਕਰ ਆਮਦਨ ਟੈਕਸਯੋਗ ਸੀਮਾ ਤੋਂ ਘੱਟ ਹੈ)।	
iv.	ਵਿਲੱਖਣ ਪਹਿਚਾਣ - ਪੈਨ ਕਾਰਡ/ਆਧਾਰ ਨੰਬਰ/ਵੋਟਰ ਕਾਰਡ/ਡਰਾਈਵਿੰਗ ਲਾਈਸੈਂਸ/ ਮਨਰੇਗਾ ਨੰਬਰ/ਕੋਈ ਹੋਰ ਲਾਭਪਾਤਰੀ ਦੇ ਜੱਦੀ ਜ਼ਿਲੇ ਦੇ ਮਾਲੀਆ ਅਥਾਰਟੀ ਆਦਿ ਤੋਂ ਮਕਾਨ ਦੀ ਮਾਲਕੀ ਦਾ ਸਰਟੀਫਿਕੇਟ।	
v.	ਕੌਮੀਅਤ ਪਛਾਣ ਦਾ ਪ੍ਰਮਾਣ।	
vi.	ਸ਼੍ਰੇਣੀ ਦਾ ਸਬੂਤ(ਅਨੁਸੂਚਿਤ ਜਾਤੀਆਂ/ਅਨੁਸੂਚਿਤ ਜਨਜਾਤੀਆਂ/ਓ.ਬੀ.ਸੀ./ਘੱਟ ਗਿਣਤੀ ਆਦਿ ਨਾਲ ਸਬੰਧਤ)	
vii.	ਪਤੇ ਦੇ ਪ੍ਰਮਾਣ ਦੀ ਕਾਪੀ।	
viii.	ਆਮਦਨ ਦਾ ਪ੍ਰਮਾਣ - ਅਸਲ ਤਨਖਾਹ ਸਲਿੱਪ/ਤਨਖਾਹ ਸਰਟੀਫਿਕੇਟ/ਹੋਰ ਆਮਦਨ।	
ix.	ਨਵੀਨਤਮ ਆਈ.ਟੀ. ਰਿਟਰਨ/ਆਈ.ਟੀ. ਮੁਲਾਂਕਣ ਆਰਡਰ/ਫਾਰਮ ਨੰਬਰ 16 ਜੋ ਲਾਗੂ ਹੁੰਦਾ ਹੈ।	
x.	ਬੈਂਕ ਖਾਤਿਆਂ ਦੀ ਸਟੈਟਮੈਂਟ - ਪਿਛਲੇ 6 ਮਹੀਨੇ।	
xi.	ਕਾਰੋਬਾਰ/ਗਤੀਵਿਧੀ/ਸਵੈ-ਤਸਦੀਕ ਕੀਤੀ ਵਿੱਤੀ ਸਟੈਟਮੈਂਟ ਬਾਰੇ ਸੰਖੇਪ ਨੋਟ/ਸਵੈ-ਰੁਜ਼ਗਾਰ ਦੇ ਕੇਸ ਵਿੱਚ ਕਾਰੋਬਾਰੀ ਲਾਇਸੈਂਸ	
xii.	ਮਨਜ਼ੂਰਸ਼ੁਦਾ ਮੁਲਾਂਕਣਕਰਤਾ ਤੋਂ ਮੁਲਾਂਕਣ ਸਰਟੀਫਿਕੇਟ, ਜੋ ਪਹਿਲਾਂ ਮੁਲਾਂਕਣ ਨਹੀਂ ਕੀਤਾ ਗਿਆ ਹੈ।	
xiii.	ਉਸਾਰੀ ਦੀ ਮਨਜ਼ੂਰਸ਼ੁਦਾ ਯੋਜਨਾ।	
xiv.	ਆਰਕੀਟੈਕਟ/ਇੰਜੀਨੀਅਰ ਸਰਟੀਫਿਕੇਟ ਜੋ ਨਿਰਮਾਣ ਦੀ ਲਾਗਤ/ਮੁਰੰਮਤ ਦੀ ਲਾਗਤ ਦੀ ਪੁਸ਼ਟੀ ਕਰਦਾ ਹੈ/ ਸੁਧਾਰਾਂ ਦੀ ਲਾਗਤ/ਵਿਸਤਾਰ ਦੀ ਲਾਗਤ।	
xv.	ਖਰੀਦਦਾਰੀ ਦੇ ਮਾਮਲੇ ਵਿੱਚ ਆਰਕੀਟੈਕਟ ਸਰਟੀਫਿਕੇਟ ਜੋ ਫਲੈਟ/ਮਕਾਨ ਦੀ ਉਮੀਦ ਕੀਤੀ ਉਮਰ, ਫਿੱਟਨੈਸ ਅਤੇ ਭਵਿੱਖ ਦੀ ਪੁਸ਼ਟੀ ਕਰਦਾ ਹੈ।	
xvi.	ਬਿਲਡਰ/ਡਿਵੈਲਪਰ ਨਾਲ ਨਿਰਮਾਣ ਲਈ ਸਮਝੌਤਾ	
xvii.	ਹਾਊਸਿੰਗ ਸੁਸਾਇਟੀ/ਸਮਰੱਥ ਅਥਾਰਟੀ ਤੋਂ ਐਨ.ਓ.ਸੀ.।	
xviii.	ਹਲਫਨਾਮਾ-ਕਮ-ਅੰਡਰਟੇਕਿੰਗ ਇਸ ਪ੍ਰਭਾਵ ਲਈ ਕਿ ਉਸਾਰੀ ਅਧਿਕਾਰਤ ਖੇਤਰ ਵਿੱਚ ਕੀਤੀ ਗਈ ਹੈ, ਨਿਰਮਾਣ ਸਖਤੀ ਨਾਲ ਪ੍ਰਵਾਨਿਤ ਯੋਜਨਾ/ਬਿਲਡਿੰਗ ਉਪ-ਨਿਯਮਾਂ ਅਨੁਸਾਰ ਹੈ, ਸਿਰਫ ਰਿਹਾਇਸ਼ੀ ਉਦੇਸ਼ ਲਈ ਪਲਾਟ/ਮਕਾਨ/ਫਲੈਟ ਪ੍ਰਾਪਤ ਕਰਨ ਲਈ ਕਰਜ਼ਾ ਲਿਆ ਜਾ ਰਿਹਾ ਹੈ।	
xix.	ਬਿਲਡਰ/ਵਿਕਰੇਤਾ ਨੂੰ ਕੀਤੀ ਗਈ ਪੇਸ਼ਗੀ ਅਦਾਇਗੀ ਦੀ ਪ੍ਰਾਪਤੀ, ਜੋ ਕੋਈ ਹੈ।	
xx.	ਲਾਭਪਾਤਰੀ ਤੋਂ ਹਲਫੀਆ ਬਿਆਨ ਕਿ ਪੁਰਸ਼/ਔਰਤ ਜਾਂ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੇ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਪੱਕਾ ਮਕਾਨ (ਹਰ ਮੌਸਮ ਵਿੱਚ ਰਹਿਣ ਵਾਲੀ ਇਕਾਈ) ਦਾ ਮਾਲਕ ਨਹੀਂ ਹੈ।	
xxi.	ਜਾਇਦਾਦ ਦੀ ਅਲਾਟਮੈਂਟ ਦਾ ਪੱਤਰ (ਜਿੱਥੇ ਜਾਇਦਾਦ ਨੂੰ ਬਿਲਡਰ/ਹਾਊਸਿੰਗ ਬੋਰਡਾਂ, ਆਦਿ ਤੋਂ ਖਰੀਦਣ ਦੀ ਤਜਵੀਜ਼ ਹੈ)/ਜਾਂ ਵਿਕਰੀ ਦਾ ਇਕਰਾਰਨਾਮਾ (ਜਿੱਥੇ ਮੁੜ-ਵਿਕਰੀ ਜਾਇਦਾਦ ਖਰੀਦਣ ਦੀ ਤਜਵੀਜ਼ ਹੈ), ਟਾਈਟਲ ਡੀਡ/ਲੀਜ਼ ਡੀਡ/ਇੰਤਕਾਲ ਪੂਰਵ-ਮਲਕੀਅਤ ਵਾਲੀ ਜਾਇਦਾਦ ਦਾ ਸਤਿਕਾਰ, ਜਿਸ ਨੂੰ ਵਿਸਤ੍ਰਿਤ ਕੀਤਾ ਜਾਣਾ ਹੈ।	

